

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਸਿਟੀਜ਼ਨ ਅਵਾਰਡਸ, ਸ਼ਾਨਦਾਰ ਕਮਿਊਨਿਟੀ ਮੈਂਬਰਾਂ ਦਾ ਜਸ਼ਨ ਮਨਾਉਂਦੇ ਹਨ

ਬ੍ਰੈਂਪਟਨ, ਓਨਟੈਰੀਓ (3 ਜੂਨ, 2021) – ਇਸ ਸਾਲ, ਸਿਟੀ ਆਫ ਬ੍ਰੈਂਪਟਨ, ਕਮਿਊਨਿਟੀ ਵਿੱਚ 175 ਤੋਂ ਵੱਧ ਨਿਵਾਸੀਆਂ ਨੂੰ ਸਨਮਾਨਿਤ ਕਰੇਗੀ ਅਤੇ ਉਹਨਾਂ ਦਾ ਜਸ਼ਨ ਮਨਾਵੇਗੀ, ਜਿਹਨਾਂ ਨੇ 2019 ਅਤੇ 2020 ਵਿੱਚ ਸ਼ਾਨਦਾਰ ਉਪਲਬਧੀਆਂ ਹਾਸਲ ਕੀਤੀਆਂ ਹਨ।

1974 ਵਿੱਚ ਸ਼ੁਰੂ ਹੋਏ, ਬ੍ਰੈਂਪਟਨ ਸਿਟੀਜ਼ਨਸ ਅਵਾਰਡਸ (Brampton Citizens Awards) ਵਿੱਚ, ਸੱਤ ਸ਼੍ਰੇਣੀਆਂ ਵਿੱਚ ਸਾਥੀ ਨਾਗਰਿਕਾਂ ਵੱਲੋਂ ਨਾਮਾਂਕਿਤ ਕੀਤੇ ਗਏ, 3,500 ਤੋਂ ਵੱਧ ਸ਼ਾਨਦਾਰ ਨਿਵਾਸੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ:

- ਸਪੋਰਟਸ ਅਚੀਵਮੈਂਟ (Sports Achievement) – ਇਹ ਅਵਾਰਡ, ਉਸ ਵਿਅਕਤੀ ਜਾਂ ਟੀਮ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਦੀਆਂ ਉਪਲਬਧੀਆਂ ਨੂੰ ਪ੍ਰੇਰਿਤੀਪੂਰਨ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਲੈਵਲ ਤੇ ਮਾਨਤਾ ਮਿਲੀ ਹੈ;
- ਆਰਟਸ ਅਕਲੇਮ (Arts Acclaim) – ਇਹ ਅਵਾਰਡ, ਉਹਨਾਂ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਦੇ ਯੋਗਦਾਨਾਂ ਨੇ, ਲੋਕਲ, ਪ੍ਰੇਰਿਤੀਪੂਰਨ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਲੈਵਲ ਤੇ ਪ੍ਰਸਿੱਧੀ ਹਾਸਲ ਕਰਨ ਦੇ ਸੰਦਰਭ ਵਿੱਚ ਮਹੱਤਵਪੂਰਣ ਅਸਰ ਪਾਇਆ ਹੈ;
- ਇੰਸਪਿਰੇਸ਼ਨਲ ਅਵਾਰਡ (Inspirational Award) – ਇਹ ਅਵਾਰਡ, ਬ੍ਰੈਂਪਟਨ ਦੇ ਉਹਨਾਂ ਨਿਵਾਸੀਆਂ ਨੂੰ ਸਨਮਾਨਿਤ ਕਰਦਾ ਹੈ, ਜੋ ਮਨੁੱਖ ਦੇ ਹਿੱਤਾਂ ਲਈ ਕੀਤੇ ਜਾਣ ਵਾਲੇ (ਮਾਨਵ ਹਿਤੈਸ਼ੀ) ਕਾਰਜਾਂ ਦੀ ਹਿਮਾਇਤ ਕਰਦੇ ਹਨ ਜਾਂ ਖੁਦ ਅਜਿਹੇ ਕੰਮ ਕਰਦੇ ਹਨ, ਜਾਂ ਜਿਹਨਾਂ ਨੇ ਦੂਜਿਆਂ ਤੇ ਪ੍ਰੇਰਨਾ ਦੇਣ ਵਾਲਾ ਅਸਰ ਪਾਇਆ ਹੈ;
- ਲੋਂਗ ਟਰਮ ਸਰਵਿਸ (Long Term Service) – ਇਹ ਅਵਾਰਡ, 10 ਸਾਲ, 25 ਸਾਲ, 35 ਸਾਲ ਅਤੇ 50 ਸਾਲ ਦੀਆਂ ਸ਼੍ਰੇਣੀਆਂ ਵਿੱਚ, ਉਹਨਾਂ ਸਮਰਪਿਤ ਵਾਲੰਟੀਅਰਸ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਦੇ ਯਤਨਾਂ ਨੇ, ਰੇਕੀਏਸ਼ਨਲ ਸਪੋਰਟਸ, ਕਲਾ ਅਤੇ ਕਮਿਊਨਿਟੀ ਸੇਸ਼ਲ ਸਰਵਿਸਿਜ ਦੇ ਵਿਕਾਸ ਅਤੇ ਉੱਨਤੀ ਤੇ ਮਹੱਤਵਪੂਰਣ ਅਸਰ ਪਾਇਆ ਹੈ;
- ਐਮਰਜੈਂਸੀ ਸਰਵਿਸਿਜ ਅਵਾਰਡ ਆਫ ਵੈਲਰ (Emergency Services Award of Valour) – ਇਹ ਅਵਾਰਡ, ਅਜਿਹੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਨੇ ਕਿਸੇ ਦੂਜੇ ਵਿਅਕਤੀ ਦੀ ਜ਼ਿੰਦਗੀ ਬਚਾਉਣ ਲਈ ਬਹਾਦਰੀ ਵਾਲਾ ਕੰਮ ਕਰਦੇ ਹੋਏ, ਵਾਲੰਟੀਅਰ ਦੇ ਤੌਰ ਤੇ ਆਪਣੀ ਜ਼ਿੰਦਗੀ/ਜ਼ਿੰਦਗੀਆਂ ਨੂੰ ਜੋਖਮ ਵਿੱਚ ਪਾਇਆ;
- ਸਿਟੀਜ਼ਨ ਆਫ ਦ ਯੀਅਰ (Citizens of the Year) – ਇਹ ਅਵਾਰਡ, ਬ੍ਰੈਂਪਟਨ ਦੇ ਹਰ ਉਮਰ ਦੇ ਉਹਨਾਂ ਵਾਲੰਟੀਅਰਸ ਨੂੰ ਸਨਮਾਨਿਤ ਕਰਦਾ ਹੈ, ਜਿਹਨਾਂ ਨੇ ਖਾਸ ਗਤੀਵਿਧੀ ਜਾਂ ਯੋਗਦਾਨ ਦੀ ਬਜਾਏ, ਸਮੁੱਚੀ ਕਮਿਊਨਿਟੀ ਲਈ ਸ਼ਮੂਲੀਅਤ ਦਰਸਾਈ ਹੈ। ਇਹ ਅਵਾਰਡ ਉਹਨਾਂ ਨੌਜਵਾਨਾਂ, ਬਾਲਗਾਂ ਅਤੇ ਬਜ਼ੁਰਗਾਂ ਨੂੰ ਦਿੱਤਾ ਜਾਂਦਾ ਹੈ, ਜੋ ਕਮਿਊਨਿਟੀਜ਼ ਬਣਾਉਂਦੇ ਹਨ ਅਤੇ ਇਹ ਦਿਖਾਉਂਦੇ ਹਨ ਕਿ ਜੋਸ਼ ਅਤੇ ਦ੍ਰਿੜਤਾ ਨਾਲ ਕੀ ਹਾਸਲ ਕੀਤਾ ਜਾ ਸਕਦਾ ਹੈ; ਅਤੇ,
- ਕੇਨ ਗਾਈਲਸ ਐਮਚਰ ਐਥਲੀਟ ਆਫ ਦ ਯੀਅਰ ਅਵਾਰਡ (Ken Giles Amateur Athlete of the Year Award) – ਇਹ ਅਵਾਰਡ, ਬ੍ਰੈਂਪਟਨ ਗਾਰਡੀਅਨ ਨਿਊਜ਼ਪੇਪਰ (Brampton Guardian Newspaper) ਦੇ ਨਾਲ ਭਾਈਵਾਲੀ ਵਿੱਚ, ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸਨੇ ਆਪਣੀ ਸਬੰਧਤ ਸਪੋਰਟ ਵਿੱਚ ਗੈਰ-ਪੇਸ਼ਾਵਰ ਲੈਵਲ ਤੇ ਮਹੱਤਵਪੂਰਣ ਅਸਰ ਪਾਇਆ ਹੈ ਜਾਂ ਅਸਧਾਰਨ ਉਪਲਬਧੀ ਹਾਸਲ ਕੀਤੀ ਹੈ।

ਨਾਮਾਂਕਣਾਂ ਦੀ ਸਮੀਖਿਆ, ਬ੍ਰੈਂਪਟਨ ਕਾਊਂਸਲਰਸ (Brampton Councillors), ਵਾਲੰਟੀਅਰ ਐਮ.ਬੀ.ਸੀ. (Volunteer MBC), ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ (Brampton Fire and Emergency Services), ਬ੍ਰੈਂਪਟਨ ਸਪੋਰਟਸ ਅਲਾਈਂਸ (Brampton Sports Alliance), ਬ੍ਰੈਂਪਟਨ ਸੀਨੀਅਰਸ ਕਾਊਂਸਲ (Brampton Seniors Council) ਅਤੇ ਪੀਲ ਰੀਜਨਲ ਪੁਲਿਸ (Peel Regional Police) ਦੇ ਨਾਲ-ਨਾਲ, ਅਵਾਰਡ ਸ਼੍ਰੇਣੀਆਂ ਵਿੱਚ ਵਿਸ਼ੇ ਸਬੰਧੀ ਮੁਹਾਰਤ ਵਾਲੇ ਕਮਿਊਨਿਟੀ ਮੈਂਬਰਾਂ ਦੀ ਸਿਟੀਜ਼ਨਸ ਅਵਾਰਡਸ ਸਲੈਕਸ਼ਨ ਕਮੇਟੀ (Citizens Awards Selection Committee) ਵੱਲੋਂ ਕੀਤੀ ਗਈ ਸੀ।

2019 ਅਤੇ 2020 ਦੇ ਜੇਤੂਆਂ ਦੀ ਸੂਚੀ ਦੇਖਣ ਲਈ, [ਸਿਟੀ ਆਫ ਬ੍ਰੈਂਪਟਨ | ਸਿਟੀਜ਼ਨਸ ਅਵਾਰਡਸ \(City of Brampton | Citizens Awards\)](#) ਤੇ ਜਾਓ। ਅਵਾਰਡ ਜੇਤੂਆਂ ਨੂੰ ਸੋਸ਼ਲ ਮੀਡੀਆ, ਐਡਵਰਟਾਈਜ਼ਿੰਗ ਅਤੇ ਕਮਿਊਨਿਟੀ ਵਿੱਚ ਪੋਸਟਰਾਂ ਦੇ ਦੁਆਰਾ ਸਨਮਾਨਿਤ ਕੀਤਾ ਜਾਵੇਗਾ।

ਹਵਾਲੇ

“ਸਿਟੀ ਆਫ ਬ੍ਰੈਂਪਟਨ ਨੂੰ, ਲੌਗ-ਟਰਮ ਵਾਲੰਟੀਅਰ ਸਰਵਿਸ; ਬਹਾਦਰੀ ਦੇ ਕੰਮਾਂ; ਪ੍ਰੋਨਾਦਾਇਕ ਕੰਮਾਂ; ਅਤੇ, ਬ੍ਰੈਂਪਟਨ ਸਿਟੀਜ਼ਨਸ ਆਫ ਦ ਯੀਅਰ ਦੇ ਇਲਾਵਾ, ਕਮਿਊਨਿਟੀ ਵਿੱਚ ਕਈ ਸ਼ਾਨਦਾਰ ਨਾਗਰਿਕਾਂ ਨੂੰ ਸਨਮਾਨਿਤ ਕਰਨ ਅਤੇ ਸਪੋਰਟਸ ਅਤੇ ਆਰਟਸ ਵਿੱਚ ਉਹਨਾਂ ਦੀਆਂ ਪ੍ਰਸ਼ੰਸਾਯੋਗ ਉਪਲਬਧੀਆਂ ਦਾ ਜਸ਼ਨ ਮਨਾਉਣ ਤੇ ਮਾਣ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡੇ ਨਿਵਾਸੀਆਂ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਅਤੇ ਇਸਦੇ ਦੌਰਾਨ ਦਿੱਤੇ ਗਏ ਕਈ ਯੋਗਦਾਨਾਂ ਨੂੰ ਮਾਨਤਾ ਦੇਣਾ ਅਤੇ ਉਹਨਾਂ ਦਾ ਜਸ਼ਨ ਮਨਾਉਣਾ ਮਹੱਤਵਪੂਰਣ ਹੈ। ਅਜਿਹੇ ਕਈ ਲੋਕ ਸਚਮੁੱਚ ਖਾਸ ਹਨ, ਜਿਹਨਾਂ ਨੇ ਉਦਾਰਤਾਪੂਰਬਕ ਆਪਣਾ ਸਮਾਂ ਦਿੱਤਾ ਅਤੇ ਆਰਟਸ ਅਤੇ ਸਪੋਰਟਸ ਵਿੱਚ ਨਿੱਜੀ ਉਪਲਬਧੀਆਂ ਹਾਸਲ ਕੀਤੀਆਂ। ਮੈਨੂੰ ਕਮਿਊਨਿਟੀ ਦੇ ਜੋਸ਼ ਤੇ ਬਹੁਤ ਮਾਣ ਹੈ, ਜੋ ਇੱਥੇ ਬ੍ਰੈਂਪਟਨ ਵਿੱਚ ਮੌਜੂਦ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4, ਚੇਅਰ, ਬ੍ਰੈਂਪਟਨ ਸਿਟੀਜ਼ਨ ਅਵਾਰਡਸ, ਸਿਟੀ ਆਫ ਬ੍ਰੈਂਪਟਨ

“ਕੋਵਿਡ-19 ਮਹਾਂਮਾਰੀ ਦੇ ਕਾਰਨ, ਪਿਛਲੇ ਸਾਲ ਸਿਟੀ, 2019 ਦੇ ਬ੍ਰੈਂਪਟਨ ਸਿਟੀਜ਼ਨਸ ਅਵਾਰਡਸ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ, ਵਿਅਕਤੀਗਤ ਕਾਰਜਕਰਮ ਆਯੋਜਿਤ ਨਹੀਂ ਕਰ ਸਕੀ ਸੀ। ਇਸ ਸਾਲ, ਅਸੀਂ ਕਈ ਲੋਕਾਂ ਦਾ ਜਸ਼ਨ ਮਨਾਵਾਂਗੇ, ਜਿਹਨਾਂ ਨੇ 2019 ਅਤੇ 2020 ਵਿੱਚ ਆਪਣੇ ਸਮੇਂ ਦਾ ਯੋਗਦਾਨ ਦਿੱਤਾ ਅਤੇ ਨਿੱਜੀ ਉਪਲਬਧੀਆਂ ਨੂੰ ਸਮਝਿਆ। ਅਸੀਂ ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਦਾ ਧੰਨਵਾਦ ਕਰਦੇ ਹਾਂ ਅਤੇ ਅਵਾਰਡ ਪ੍ਰਾਪਤ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਵਧਾਈ ਦਿੰਦੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca